

 Print Page

Sri Guru Granth Sahib

Displaying 389 of

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੯

ਤੂੰ ਮੇਰਾ ਤਰੰਗੁ ਹਮ ਮੀਨ ਤੁਮਾਰੇ ॥

Thoo Maeraa Tharang Ham Meen Thumaarae ||

You are my waves, and I am Your fish.

ਆਸਾ (ਮਃ ੫) (੭੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧

Raag Asa Guru Arjan Dev

ਤੂੰ ਮੇਰਾ ਠਾਕੁਰੁ ਹਮ ਤੇਰੈ ਦੁਆਰੇ ॥੧॥

Thoo Maeraa Thaakur Ham Thaerai Dhuaarae ||1||

You are my Lord and Master; I wait at Your Door. ||1||

ਆਸਾ (ਮਃ ੫) (੭੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧

Raag Asa Guru Arjan Dev

ਤੂੰ ਮੇਰਾ ਕਰਤਾ ਹਉ ਸੇਵਕੁ ਤੇਰਾ ॥

Thoon Maeraa Karathaa Ho Saevak Thaeraa ||

You are my Creator, and I am Your servant.

ਆਸਾ (ਮਃ ੫) (੭੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੨

Raag Asa Guru Arjan Dev

ਸਰਣਿ ਗਹੀ ਪ੍ਰਭ ਗੁਨੀ ਗਹੇਰਾ ॥੧॥ ਰਹਾਉ ॥

Saran Gehee Prabh Guneer Gehaaraa ||1|| Rehaao ||

I have taken to Your Sanctuary, O God, most profound and excellent. ||1||Pause||

ਆਸਾ (ਮਃ ੫) (੭੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੨

Raag Asa Guru Arjan Dev

ਤੂੰ ਮੇਰਾ ਜੀਵਨੁ ਤੂੰ ਆਧਾਰੁ ॥

Thoo Maeraa Jeevan Thoo Aadhaara ||

You are my life, You are my Support.

ਆਸਾ (ਮਃ ੫) (੭੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੨

Raag Asa Guru Arjan Dev

ਤੁਝਹਿ ਪੇਖਿ ਬਿਗਸੈ ਕਉਲਾਰੁ ॥੨॥

Thujhehi Paekh Bigasai Koulaar ||2||

Beholding You, my heart-lotus blossoms forth. ||2||

ਆਸਾ (ਮਃ ੫) (੭੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੩
Raag Asa Guru Arjan Dev

ਤੂ ਮੇਰੀ ਗਤਿ ਪਤਿ ਤੂ ਪਰਵਾਨੁ ॥

Thoo Maeree Gath Path Thoo Paravaan ||

You are my salvation and honor; You make me acceptable.

ਆਸਾ (ਮਃ ੫) (੭੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੩
Raag Asa Guru Arjan Dev

ਤੂ ਸਮਰਥੁ ਮੈ ਤੇਰਾ ਤਾਣੁ ॥੩॥

Thoo Samarathh Mai Thaeraa Thaan ||3||

You are All-powerful, You are my strength. ||3||

ਆਸਾ (ਮਃ ੫) (੭੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੩
Raag Asa Guru Arjan Dev

ਅਨਦਿਨੁ ਜਪਉ ਨਾਮ ਗੁਣਤਾਸਿ ॥

Anadhin Japo Naam Gunathaas ||

Night and day, I chant the Naam, the Name of the Lord, the treasure of excellence.

ਆਸਾ (ਮਃ ੫) (੭੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੪
Raag Asa Guru Arjan Dev

ਨਾਨਕ ਕੀ ਪ੍ਰਭ ਪਹਿ ਅਰਦਾਸਿ ॥੪॥੨੩॥੭੪॥

Naanak Kee Prabh Pehi Aradhaas ||4||23||74||

This is Nanak's prayer to God. ||4||23||74||

ਆਸਾ (ਮਃ ੫) (੭੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੪
Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੯

ਰੋਵਨਹਾਰੈ ਝੂਠੁ ਕਮਾਨਾ ॥

Rovanehaarai Jhooth Kamaanaa ||

The mourner practices falsehood;

ਆਸਾ (ਮਃ ੫) (੭੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੫

Raag Asa Guru Arjan Dev

ਹਸਿ ਹਸਿ ਸੋਗੁ ਕਰਤ ਬੇਗਾਨਾ ॥੧॥

Has Has Sog Karath Baegaanaa ||1||

He laughs with glee, while mourning for others. ||1||

ਆਸਾ (ਮਃ ੫) (੭੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੫

Raag Asa Guru Arjan Dev

ਕੋ ਮੁਆ ਕਾ ਕੈ ਘਰਿ ਗਾਵਨੁ ॥

Ko Mooaa Kaa Kai Ghar Gaavan ||

Someone has died, while there is singing in someone else's house.

ਆਸਾ (ਮਃ ੫) (੭੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੫

Raag Asa Guru Arjan Dev

ਕੋ ਰੋਵੈ ਕੋ ਹਸਿ ਹਸਿ ਪਾਵਨੁ ॥੧॥ ਰਹਾਉ ॥

Ko Rovai Ko Has Has Paavan ||1|| Rehaao ||

One mourns and bewails, while another laughs with glee. ||1||Pause||

ਆਸਾ (ਮਃ ੫) (੭੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੬

Raag Asa Guru Arjan Dev

ਬਾਲ ਬਿਵਸਥਾ ਤੇ ਬਿਰਧਾਨਾ ॥

Baal Bivasathhaa Thae Biradhhaanaa ||

From childhood to old age,

ਆਸਾ (ਮਃ ੫) (੭੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੬

Raag Asa Guru Arjan Dev

ਪਹੁਚਿ ਨ ਮੁਕਾ ਫਿਰਿ ਪਛੁਤਾਨਾ ॥੨॥

Pahuch N Mookaa Fir Pashhuthaanaa ||2||

The mortal does not attain his goals, and he comes to regret in the end. ||2||

ਆਸਾ (ਮਃ ੫) (੭੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੬

Raag Asa Guru Arjan Dev

ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ ॥

Thrihu Gun Mehi Varathai Sansaaraa ||

The world is under the influence of the three qualities.

ਆਸਾ (ਮਃ ੫) (੭੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੭

Raag Asa Guru Arjan Dev

ਨਰਕ ਸੁਰਗ ਫਿਰਿ ਫਿਰਿ ਅਉਤਾਰਾ ॥੩॥

Narak Surag Fir Fir Aouthaaraa ||3||

The mortal is reincarnated, again and again, into heaven and hell. ||3||

ਆਸਾ (ਮਃ ੫) (੭੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੭

Raag Asa Guru Arjan Dev

ਕਹੁ ਨਾਨਕ ਜੋ ਲਾਇਆ ਨਾਮ ॥

Kahu Naanak Jo Laaeiaa Naam ||

Says Nanak, one who is attached to the Naam, the Name of the Lord,

ਆਸਾ (ਮਃ ੫) (੭੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੭

Raag Asa Guru Arjan Dev

ਸਫਲ ਜਨਮੁ ਤਾ ਕਾ ਪਰਵਾਨ ॥੪॥੨੪॥੭੫॥

Safal Janam Thaa Kaa Paravaan ||4||24||75||

Becomes acceptable, and his life becomes fruitful. ||4||24||75||

ਆਸਾ (ਮਃ ੫) (੭੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੮

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੯

ਸੋਇ ਰਹੀ ਪ੍ਰਭ ਖਬਰਿ ਨ ਜਾਨੀ ॥

Soe Rehee Prabh Khabar N Jaanee ||

She remains asleep, and does not know the news of God.

ਆਸਾ (ਮਃ ੫) (੭੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੮

Raag Asa Guru Arjan Dev

ਭੋਰੁ ਭਇਆ ਬਹੁਰਿ ਪਛੁਤਾਨੀ ॥੧॥

Bhor Bhaeiaa Bahur Pashhuthaane ||1||

The day dawns, and then, she regrets. ||1||

ਆਸਾ (ਮਃ ੫) (੭੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੯

Raag Asa Guru Arjan Dev

ਪ੍ਰਿਅ ਪ੍ਰੇਮ ਸਹਜਿ ਮਨਿ ਅਨਦੁ ਧਰਉ ਰੀ ॥

Pria Praem Sehaj Man Anadh Dhharo Ree ||

Loving the Beloved, the mind is filled with celestial bliss.

ਆਸਾ (ਮਃ ੫) (੭੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੯

Raag Asa Guru Arjan Dev

ਪ੍ਰਭ ਮਿਲਬੇ ਕੀ ਲਾਲਸਾ ਤਾ ਤੇ ਆਲਸੁ ਕਹਾ ਕਰਉ ਰੀ ॥੧॥ ਰਹਾਉ ॥

Prabh Milabae Kee Laalasaa Thaa Thae Aalas Kehaa Karo Ree ||1|| Rehaao ||

You yearn to meet with God, so why do you delay? ||1||Pause||

ਆਸਾ (ਮਃ ੫) (੭੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੯

Raag Asa Guru Arjan Dev

ਕਰ ਮਹਿ ਅੰਮ੍ਰਿਤੁ ਆਣਿ ਨਿਸਾਰਿਓ ॥

Kar Mehi Anmrith Aan Nisaariou ||

He came and poured His Ambrosial Nectar into your hands,

ਆਸਾ (ਮਃ ੫) (੭੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੦

Raag Asa Guru Arjan Dev

ਖਿਸਰਿ ਗਇਓ ਭੂਮ ਪਰਿ ਡਾਰਿਓ ॥੨॥

Khisar Gaeiou Bhoom Par Ddaariou ||2||

But it slipped through your fingers, and fell onto the ground. ||2||

ਆਸਾ (ਮਃ ੫) (੭੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੧

Raag Asa Guru Arjan Dev

ਸਾਦਿ ਮੋਹਿ ਲਾਦੀ ਅਹੰਕਾਰੇ ॥

Saadh Mohi Laadhee Ahankaarae ||

You are burdened with desire, emotional attachment and egotism;

ਆਸਾ (ਮਃ ੫) (੭੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੧

Raag Asa Guru Arjan Dev

ਦੋਸੁ ਨਾਹੀ ਪ੍ਰਭ ਕਰਣੈਹਾਰੇ ॥੩॥

Dhos Naahee Prabh Karanaihaarae ||3||

It is not the fault of God the Creator. ||3||

ਆਸਾ (ਮਃ ੫) (੭੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੧

Raag Asa Guru Arjan Dev

ਸਾਧਸੰਗਿ ਮਿਟੇ ਭਰਮ ਅੰਧਾਰੇ ॥

Saadhhasang Mittae Bharam Andhhaarae ||

In the Saadh Sangat, the Company of the Holy, the darkness of doubt is dispelled.

ਆਸਾ (ਮਃ ੫) (੭੬) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੨

Raag Asa Guru Arjan Dev

ਨਾਨਕ ਮੇਲੀ ਸਿਰਜਣਹਾਰੇ ॥੪॥੨੫॥੭੬॥

Naanak Maelee Sirajanehaarae ||4||25||76||

O Nanak, the Creator Lord blends us with Himself. ||4||25||76||

ਆਸਾ (ਮਃ ੫) (੭੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੨

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ॥

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੯

ਚਰਨ ਕਮਲ ਕੀ ਆਸ ਪਿਆਰੇ ॥

Charan Kamal Kee Aas Piaarae ॥

I long for the Lotus Feet of my Beloved Lord.

ਆਸਾ (ਮਃ ੫) (੭੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੩

Raag Asa Guru Arjan Dev

ਜਮਕੰਕਰ ਨਸਿ ਗਏ ਵਿਚਾਰੇ ॥੧॥

Jamakankar Nas Geae Vichaarae ॥1॥

The wretched Messenger of Death has run away from me. ॥1॥

ਆਸਾ (ਮਃ ੫) (੭੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੩

Raag Asa Guru Arjan Dev

ਤੂ ਚਿਤਿ ਆਵਹਿ ਤੇਰੀ ਮਇਆ ॥

Thoo Chith Aavehi Thaeree Maeiaa ॥

You enter into my mind, by Your Kind Mercy.

ਆਸਾ (ਮਃ ੫) (੭੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੩

Raag Asa Guru Arjan Dev

ਸਿਮਰਤ ਨਾਮ ਸਗਲ ਰੋਗ ਖਇਆ ॥੧॥ ਰਹਾਉ ॥

Simarath Naam Sagal Rog Khaeiaa ॥1॥ Rehaao ॥

Meditating on the Naam, the Name of the Lord, all diseases are destroyed. ॥1॥Pause॥

ਆਸਾ (ਮਃ ੫) (੭੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੪

Raag Asa Guru Arjan Dev

ਅਨਿਕ ਦੁਖ ਦੇਵਹਿ ਅਵਰਾ ਕਉ ॥

Anik Dhookh Dhaevehi Avaraa Ko ॥

Death gives so much pain to others,

ਆਸਾ (ਮਃ ੫) (੭੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੪

Raag Asa Guru Arjan Dev

ਪਹੁਚਿ ਨ ਸਾਕਹਿ ਜਨ ਤੇਰੇ ਕਉ ॥੨॥

Pahuch N Saakehi Jan Thaerae Ko ॥2॥

But it cannot even come near Your slave. ॥2॥

ਆਸਾ (ਮਃ ੫) (੭੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੪

Raag Asa Guru Arjan Dev

ਦਰਸ ਤੇਰੇ ਕੀ ਪਿਆਸ ਮਨਿ ਲਾਗੀ ॥

Dharas Thaerae Kee Piaas Man Laagee ||

My mind thirsts for Your Vision;

ਆਸਾ (ਮਃ ੫) (੭੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੫

Raag Asa Guru Arjan Dev

ਸਹਜ ਅਨੰਦ ਬਸੈ ਬੈਰਾਗੀ ॥੩॥

Sehaj Anandh Basai Bairaagee ||3||

In peaceful ease and bliss, I dwell in detachment. ||3||

ਆਸਾ (ਮਃ ੫) (੭੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੫

Raag Asa Guru Arjan Dev

ਨਾਨਕ ਕੀ ਅਰਦਾਸਿ ਸੁਣੀਜੈ ॥

Naanak Kee Aradhaas Suneejai ||

Hear this prayer of Nanak:

ਆਸਾ (ਮਃ ੫) (੭੭) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੫

Raag Asa Guru Arjan Dev

ਕੇਵਲ ਨਾਮੁ ਰਿਦੇ ਮਹਿ ਦੀਜੈ ॥੪॥੨੬॥੭੭॥

Kaeval Naam Ridhae Mehi Dheejai ||4||26||77||

Please, infuse Your Name into his heart. ||4||26||77||

ਆਸਾ (ਮਃ ੫) (੭੭) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੬

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੯

ਮਨੁ ਤ੍ਰਿਪਤਾਨੋ ਮਿਟੇ ਜੰਜਾਲ ॥

Man Thripathaano Mittae Janjaal ||

My mind is satisfied, and my entanglements have been dissolved.

ਆਸਾ (ਮਃ ੫) (੭੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੬

Raag Asa Guru Arjan Dev

ਪ੍ਰਭੁ ਅਪੁਨਾ ਹੋਇਆ ਕਿਰਪਾਲ ॥੧॥

Prabh Apunaa Hoeiaa Kirapaal ||1||

God has become merciful to me. ||1||

ਆਸਾ (ਮਃ ੫) (੭੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੭

Raag Asa Guru Arjan Dev

ਸੰਤ ਪ੍ਰਸਾਦਿ ਭਲੀ ਬਨੀ ॥

Santh Prasaadh Bhalee Banee ||

By the Grace of the Saints, everything has turned out well.

ਆਸਾ (ਮਃ ੫) (੭੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੭

Raag Asa Guru Arjan Dev

ਜਾ ਕੈ ਗ੍ਰਿਹਿ ਸਭੁ ਕਿਛੁ ਹੈ ਪੂਰਨੁ ਸੋ ਭੇਟਿਆ ਨਿਰਭੈ ਧਨੀ ॥੧॥ ਰਹਾਉ ॥

Jaa Kai Grihi Sabh Kishh Hai Pooran So Bhaettiaa Nirabhai Dhhanee ||1|| Rehaao ||

His House is overflowing with all things; I have met Him, the Fearless Master. ||1||Pause||

ਆਸਾ (ਮਃ ੫) (੭੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੭

Raag Asa Guru Arjan Dev

ਨਾਮੁ ਦ੍ਰਿੜਾਇਆ ਸਾਧ ਕ੍ਰਿਪਾਲ ॥

Naam Dhrirraaeiaa Saadh Kirapaal ||

By the Kind Mercy of the Holy Saints, the Naam has been implanted within me.

ਆਸਾ (ਮਃ ੫) (੭੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੮

Raag Asa Guru Arjan Dev

ਮਿਟਿ ਗਈ ਭੂਖ ਮਹਾ ਬਿਕਰਾਲ ॥੨॥

Mitt Gee Bhookh Mehaha Bikaraal ||2||

The most dreadful desires have been eliminated. ||2||

ਆਸਾ (ਮਃ ੫) (੭੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੮

Raag Asa Guru Arjan Dev

ਠਾਕੁਰਿ ਅਪੁਨੈ ਕੀਨੀ ਦਾਤਿ ॥

Thaakur Apunai Keenee Dhaath ||

My Master has given me a gift;

ਆਸਾ (ਮਃ ੫) (੭੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੯

Raag Asa Guru Arjan Dev

ਜਲਨਿ ਬੁਝੀ ਮਨਿ ਹੋਈ ਸਾਂਤਿ ॥੩॥

Jalan Bujhee Man Hoe Saanth ||3||

The fire has been extinguished, and my mind is now at peace. ||3||

ਆਸਾ (ਮਃ ੫) (੭੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੯

Raag Asa Guru Arjan Dev

ਮਿਟਿ ਗਈ ਭਾਲ ਮਨੁ ਸਹਜਿ ਸਮਾਨਾ ॥

Mitt Gee Bhaal Man Sehaj Samaanaa ॥

My search has ended, and my mind is absorbed in celestial bliss.

ਆਸਾ (ਮਃ ੫) (੭੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੮੯ ਪੰ. ੧੯

Raag Asa Guru Arjan Dev